

4 ਅਪ੍ਰੈਲ, 2018

ਸਿਟੀ ਆਫ ਬ੍ਰੈਂਪਟਨ ਨੂੰ ਕਾਰਜਕਰਮ ਇੰਡਸਟਰੀ ਵਿੱਚ ਉੱਤਮਤਾ ਲਈ ਮਾਨਤਾ ਮਿਲੀ ਬ੍ਰੈਂਪਟਨ ਦੇ ਪੰਜ ਤਿਓਹਾਰਾਂ ਅਤੇ ਕਾਰਜਕਰਮਾਂ ਨੂੰ ਓਨਟੈਰੀਓ ਦੇ ਟੋਪ 100 ਵਿੱਚ ਸ਼ਾਮਲ ਕੀਤਾ ਗਿਆ

ਬ੍ਰੈਂਪਟਨ, ਓਨਟੈਰੀਓ – ਸਿਟੀ ਆਫ ਬ੍ਰੈਂਪਟਨ (City of Brampton) ਨੂੰ ਹੁਣੇ ਜਿਹੇ ਇੱਕ ਕਾਰਜਕਰਮ ਇੰਡਸਟਰੀ ਪ੍ਰਮੁੱਖ (ਲੀਡਰ) ਦੇ ਤੌਰ 'ਤੇ ਮਾਨਤਾ ਦਿੱਤੀ ਗਈ ਸੀ ਕਿਉਂਕਿ ਇਸਦੇ ਪੰਜ ਤਿਓਹਾਰਾਂ ਅਤੇ ਕਾਰਜਕਰਮਾਂ ਨੂੰ ਓਨਟੈਰੀਓ ਦੇ ਟੋਪ 100 ਵਿੱਚ ਸ਼ਾਮਲ ਕੀਤਾ ਗਿਆ ਸੀ।

ਫੈਸਟੀਵਲਸ ਐਂਡ ਇਵੈਂਟਸ ਓਨਟੈਰੀਓ (Festivals and Events Ontario) (ਐਫ.ਈ.ਓ.) (FEO) ਨੇ ਆਪਣੀ ਸਾਲਾਨਾ ਟੋਪ 100 ਦੀ ਸੂਚੀ ਦੀ ਘੋਸ਼ਣਾ ਕੀਤੀ ਅਤੇ 2018 ਦੇ ਪ੍ਰਾਪਤਕਰਤਾਵਾਂ ਵਿੱਚੋਂ ਬ੍ਰੈਂਪਟਨ ਦੇ ਇਹ ਤਿਓਹਾਰ ਅਤੇ ਕਾਰਜਕਰਮ ਸਨ:

- ਸੈਲੀਬ੍ਰੈਂਪਟਨ (CeleBrampton): ਸ਼ਨੀਵਾਰ, 9 ਜੂਨ, 2018
- ਬ੍ਰੈਂਪਟਨ ਕੈਨੇਡਾ ਡੇ (Canada Day) ਦਾ ਜਸ਼ਨ ਮਨਾਵੇਗਾ: ਐਤਵਾਰ, 1 ਜੁਲਾਈ, 2018
- ਰਿਮੈਂਬਰੈਂਸ ਡੇ ਪਾਰੇਡ ਐਂਡ ਸਰਵਿਸ (Remembrance Day Parade and Service): ਐਤਵਾਰ, 11 ਨਵੰਬਰ, 2018
- ਕ੍ਰਿਸਮਿਸ ਟ੍ਰੀ ਲਾਈਟਿੰਗ (Christmas Tree Lighting): ਸ਼ੁੱਕਰਵਾਰ, 16 ਨਵੰਬਰ, 2018
- ਬ੍ਰੈਂਪਟਨ ਦੀ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ (Brampton New Year's Eve): ਸੋਮਵਾਰ, 31 ਦਸੰਬਰ, 2018

ਬ੍ਰੈਂਪਟਨ ਦੇ ਸਾਰੇ ਤਿਓਹਾਰਾਂ ਅਤੇ ਕਾਰਜਕਰਮਾਂ ਬਾਰੇ ਹੋਰ ਜਾਣਕਾਰੀ www.brampton.ca/events 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਸ਼ਹਿਰ ਵਿੱਚ ਦੇਖਣ ਅਤੇ ਕਰਨ ਲਈ ਸਾਰੀਆਂ ਰੋਮਾਂਚਕ ਚੀਜ਼ਾਂ ਦੀ ਇੱਕ ਪੂਰੀ ਸੂਚੀ ਲਈ, [Official Brampton Visitor Guide 2018 online here](#) (ਬ੍ਰੈਂਪਟਨ ਦੀ ਸਰਕਾਰੀ ਆਗੂਤਕ ਗਾਈਡ ਔਨਲਾਈਨ ਇੱਥੇ ਪ੍ਰਾਪਤ ਕਰੋ)।

ਹਵਾਲਾ:

“ਸਾਨੂੰ ਕਾਰਜਕਰਮ ਇੰਡਸਟਰੀ ਵਿੱਚ ਸਾਡੀ ਸਿਟੀ ਦੀ ਉੱਤਮਤਾ ਲਈ ਫੈਸਟੀਵਲਸ ਐਂਡ ਇਵੈਂਟਸ ਓਨਟੈਰੀਓ ਵੱਲੋਂ ਮਾਨਤਾ ਦਿੱਤੇ ਜਾਣ 'ਤੇ ਮਾਣ ਹੈ। ਜਵਾਨ ਅਤੇ ਸੱਭਿਆਚਾਰਕ ਤੌਰ 'ਤੇ ਜੋਸ਼ੀਲੇ, ਬ੍ਰੈਂਪਟਨ ਵਿੱਚ ਪੂਰਾ ਸਾਲ ਅਨੰਦ ਮਾਨਣ ਲਈ ਕਾਰਜਕਰਮਾਂ ਅਤੇ ਤਿਓਹਾਰਾਂ ਦੀ ਇੱਕ ਵਿਆਪਕ ਵਿਵਸਥਾ ਹੈ। ਬ੍ਰੈਂਪਟਨ ਵਿੱਚ ਕਰਨ ਲਈ ਹਮੇਸ਼ਾ ਕੁਝ ਨਾ ਕੁਝ ਰੋਮਾਂਚਕ ਮੌਜੂਦ ਹੁੰਦਾ ਹੈ।”

- ਮੇਅਰ ਲਿੰਡਾ ਜੈਫਰੀ (Linda Jeffrey)

“ਸਾਡੇ ਭਾਈਚਾਰਿਆਂ ਨੂੰ ਇਕੱਠਾ ਲਿਆਉਣ ਦੇ ਮਹੱਤਵ ਨੂੰ ਸਮਝਣਾ ਹੀ ਸਾਨੂੰ ਹਰ ਸਾਲ ਉੱਚ ਕਿਸਮ ਦੇ ਕਾਰਜਕਰਮ ਤਿਆਰ ਕਰਨ ਲਈ ਪ੍ਰੇਰਿਤ ਕਰਦਾ ਹੈ। ਤਿਓਹਾਰ ਅਤੇ ਕਾਰਜਕਰਮ ਸਾਡੇ ਸ਼ਹਿਰ ਦੇ ਸਿਰਫ ਜੋਸ਼ੀਲੇਪਨ ਨੂੰ ਹੀ ਨਹੀਂ ਵਧਾਉਂਦੇ, ਬਲਕਿ ਇਹ ਨਿਵਾਸੀਆਂ, ਕਾਰੋਬਾਰੀਆਂ, ਨਿਵੇਸ਼ ਅਤੇ ਟੂਰਿਜ਼ਮ ਨੂੰ ਆਕਰਸ਼ਿਤ ਕਰਕੇ ਅਰਥਚਾਰੇ ਵਿੱਚ ਵਾਧਾ ਕਰਨ ਵਿੱਚ ਵੀ ਸਹਾਇਕ ਹਨ।”

- ਬੋਬ ਡਾਰਲਿੰਗ, (Bob Darling), ਡਾਇਰੈਕਟਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 |

natalie.stogdill@brampton.ca